


ਜੇਕਰ ਤੁਹਾਨੂੰ ਕੋਵਿਡ-19 ਹੋਇਆ ਹੈ ਤਾਂ ਵੋਟ ਕਿਵੇਂ ਪਾਉਣੀ ਹੈ

BE COVIDSAFE

ਜੇਕਰ ਤੁਹਾਡਾ ਕੋਵਿਡ-19 ਦਾ ਟੈਸਟ ਪੌਜ਼ਿਟਿਵ ਆਇਆ ਹੈ ਅਤੇ ਚੋਣ ਵਾਲੇ ਦਿਨ ਇਕਾਂਤਵਾਸ ਕਰ ਰਹੇ ਹੋਵੋਗੇ, ਤਾਂ ਤੁਸੀਂ ਸ਼ਨੀਵਾਰ 21 ਮਈ ਨੂੰ 2022 ਦੀਆਂ ਕੇਂਦਰੀ ਚੋਣਾਂ ਲਈ ਵੋਟ ਪਾਉਣ ਵਾਲੇ ਸਥਾਨ 'ਤੇ ਵਿਅਕਤੀਗਤ ਤੌਰ 'ਤੇ ਵੋਟ ਨਹੀਂ ਪਾ ਸਕੋਗੇ।

ਫ਼ੋਨ ਰਾਹੀਂ ਵੋਟ ਪਾਉਣਾ ਵੀਰਵਾਰ 19 ਮਈ ਤੋਂ ਸ਼ਨੀਵਾਰ 21 ਮਈ ਤੱਕ ਉਹਨਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਹਨਾਂ ਦਾ ਕੋਵਿਡ-19 ਟੈਸਟ ਸ਼ੁੱਕਰਵਾਰ 13 ਮਈ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6.00 ਵਜੇ ਤੋਂ ਬਾਅਦ ਪੌਜ਼ਿਟਿਵ ਆਉਂਦਾ ਹੈ।

ਜੇ ਤੁਸੀਂ ਨਜ਼ਦੀਕੀ ਸੰਪਰਕ ਵਿਚ ਆਏ ਹੋ ਪਰ ਤੁਹਾਨੂੰ ਕੋਈ ਲੱਛਣ ਨਹੀਂ ਹਨ ਅਤੇ ਤੁਹਾਨੂੰ ਇਕਾਂਤਵਾਸ ਕਰਨ ਦੀ ਲੋੜ ਨਹੀਂ ਹੈ, ਤਾਂ ਤੁਸੀਂ ਅਜੇ ਵੀ ਵੋਟ ਪਾਉਣ ਵਾਲੇ ਸਥਾਨ 'ਤੇ ਵਿਅਕਤੀਗਤ ਤੌਰ 'ਤੇ ਵੋਟ ਪਾ ਸਕਦੇ ਹੋ।



ਫ਼ੋਨ ਰਾਹੀਂ ਵੋਟ ਕਿਵੇਂ ਪਾਉਣੀ ਹੈ

1 ਰਜਿਸਟਰ ਕਰੋ

- ਕੋਵਿਡ-19 ਪੌਜ਼ਿਟਿਵ ਹੋਣ ਦਾ ਸਬੂਤ ਤਿਆਰ ਕਰੋ। ਇਹ ਹੋਣੇ ਚਾਹੀਦੇ ਹਨ:
 - ਜੇ ਪੀ ਸੀ ਆਰ ਕੀਤਾ ਹੈ - ਟੈਸਟਿੰਗ ਕੇਂਦਰ ਦਾ ਸਥਾਨ, ਤੁਹਾਡੇ ਪੌਜ਼ਿਟਿਵ ਟੈਸਟ ਦੀ ਮਿਤੀ ਅਤੇ ਸਮਾਂ ਅਤੇ ਤੁਹਾਡੀ ਸਿਹਤ ਅਥਾਰਟੀ ਦਾ ਹਵਾਲਾ ਨੰਬਰ (ਜੇ ਉਪਲਬਧ ਹੋਵੇ)
 - ਜੇਕਰ RAT (ਰੈਪਿਡ ਐਂਟੀਜੇਨ ਟੈਸਟ) ਕੀਤਾ ਹੈ - ਬ੍ਰਾਂਡ (ਮਾਰਕਾ) ਅਤੇ ਸੀਰੀਅਲ ਨੰਬਰ (ਜੇ ਉਪਲਬਧ ਹੋਵੇ), ਤੁਹਾਡੇ ਪੌਜ਼ਿਟਿਵ ਟੈਸਟ ਦੀ ਮਿਤੀ ਅਤੇ ਸਮਾਂ, ਅਤੇ ਉਸ ਸਿਹਤ ਅਥਾਰਟੀ ਦਾ ਹਵਾਲਾ ਨੰਬਰ ਜਿਸ ਨਾਲ ਤੁਸੀਂ ਆਪਣਾ ਪੌਜ਼ਿਟਿਵ ਟੈਸਟ ਰਜਿਸਟਰ ਕੀਤਾ ਹੈ (ਜੇ ਉਪਲਬਧ ਹੋਵੇ)।
- **1800 413 960** 'ਤੇ ਫ਼ੋਨ ਕਰੋ ਅਤੇ ਰਜਿਸਟਰ ਕਰਨ ਲਈ ਵਿਕਲਪ 1 ਦੀ ਚੋਣ ਕਰੋ। ਤੁਸੀਂ ਕਿਸੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ ਜੇ ਤੁਹਾਡੀ ਭਾਸ਼ਾ ਬੋਲਦਾ ਹੈ। ਆਪਣੇ ਸਬੂਤ ਤਿਆਰ ਕਰੋ, ਕਿਉਂਕਿ ਕਾਲ ਦੇ ਦੌਰਾਨ ਤੁਹਾਨੂੰ ਇਹ ਐਲਾਨ ਕਰਨ ਲਈ ਕਿਹਾ ਜਾਵੇਗਾ ਕਿ ਤੁਸੀਂ ਕਿਸੇ ਵੋਟ ਪਾਉਣ ਵਾਲੇ ਸਥਾਨ 'ਤੇ ਗਜ਼ਰ ਹੋਣ ਦੇ ਅਸਮਰੱਥ ਹੋ ਕਿਉਂਕਿ ਤੁਸੀਂ ਕੋਵਿਡ-19 ਕਾਰਣ ਇਕਾਂਤਵਾਸ ਕਰ ਰਹੇ ਹੋ।
- ਤੁਹਾਨੂੰ ਇੱਕ ਅੱਠ-ਅੰਕ ਵਾਲਾ ਫ਼ੋਨ ਵੋਟਿੰਗ ਰਜਿਸਟ੍ਰੇਸ਼ਨ ਨੰਬਰ ਅਤੇ ਤੁਹਾਡਾ ਛੇ ਅੰਕ ਵਾਲਾ ਸੁਰੱਖਿਅਤ ਪਿੰਨ SMS ਜਾਂ ਈਮੇਲ ਰਾਹੀਂ ਭੇਜਿਆ ਜਾਵੇਗਾ। ਜਦੋਂ ਤੁਸੀਂ ਆਪਣੀ ਵੋਟ ਪਾਉਣ ਲਈ ਕਾਲ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

2 ਵੋਟ ਪਾਉਣਾ

ਇਹ ਸੰਭਵ ਹੈ ਕਿ ਫ਼ੋਨ ਤੇ ਲੰਬਾ ਸਮਾਂ ਇੰਤਜ਼ਾਰ ਕਰਨਾ ਪਵੇ।

- ਆਪਣੇ ਚੋਣ ਹਲਕੇ ਦੇ ਬੈਲਟ ਪੇਪਰਾਂ ਦੀ ਤਸਵੀਰ ਦੇਖਣ ਲਈ ਆਪਣੇ SMS ਜਾਂ ਈਮੇਲ ਤੇ ਭੇਜੇ ਲਿੰਕ 'ਤੇ ਜਾਓ।
- ਆਪਣਾ ਅੱਠ-ਅੰਕ ਦਾ ਰਜਿਸਟ੍ਰੇਸ਼ਨ ਨੰਬਰ, ਪਿੰਨ, ਅਤੇ ਵੋਟ ਪਾਉਣ ਦੀਆਂ ਤਰਜੀਹਾਂ ਤਿਆਰ ਕਰੋ।
- **1800 413 960** 'ਤੇ ਫ਼ੋਨ ਕਰੋ ਅਤੇ ਵੋਟ ਪਾਉਣ ਲਈ ਵਿਕਲਪ 2 ਦੀ ਚੋਣ ਕਰੋ। ਤੁਸੀਂ ਕਿਸੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ ਜੇ ਤੁਹਾਡੀ ਭਾਸ਼ਾ ਬੋਲਦਾ ਹੈ। ਆਪਰੇਟਰ ਤੁਹਾਨੂੰ ਇਹ ਕਰਨ ਲਈ ਕਹੇਗਾ:
 - ਫ਼ੋਨ ਦੁਆਰਾ ਵੋਟ ਪਾਉਣ ਦੀ ਤੁਹਾਡੀ ਯੋਗਤਾ ਬਾਰੇ ਇੱਕ ਹੋਰ ਐਲਾਨ ਕਰਨ ਲਈ
 - ਆਪਣਾ ਅੱਠ-ਅੰਕ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਛੇ-ਅੰਕ ਦਾ ਸੁਰੱਖਿਅਤ ਪਿੰਨ ਪ੍ਰਦਾਨ ਕਰੋ (ਆਪਣਾ ਨਾਮ ਜਾਂ ਪਤਾ ਨਾ ਦਵੋ - ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਵੋਟ ਗੁਪਤ ਰਹੇਗੀ)
 - ਪੁਸ਼ਟੀ ਕਰੋ ਕਿ ਤੁਹਾਡੇ ਸਾਹਮਣੇ ਤੁਹਾਡੇ ਬੈਲਟ ਪੇਪਰਾਂ ਦੀ ਤਸਵੀਰ ਹੈ
 - ਇਹ ਦੱਸੋ ਕਿ ਤੁਸੀਂ ਕਿਵੇਂ ਚਾਹੁੰਦੇ ਹੋ ਕਿ ਆਪਰੇਟਰ ਤੁਹਾਡੀ ਵੋਟ ਰਿਕਾਰਡ ਕਰੇ
 - ਫ਼ੋਨ ਕਾਲ ਨੂੰ ਖਤਮ ਕਰਨ ਤੋਂ ਪਹਿਲਾਂ, ਪੁਸ਼ਟੀ ਕਰੋ ਕਿ ਤੁਸੀਂ ਇਸੇ ਤਰ੍ਹਾਂ ਵੋਟ ਕਰਨਾ ਚਾਹੁੰਦੇ ਹੋ।

ਕੰਮ ਦੇ ਘੰਟੇ

ਆਨਲਾਈਨ ਰਜਿਸਟ੍ਰੇਸ਼ਨ

ਖੁੱਲ੍ਹਦਾ ਹੈ	ਬੁੱਧਵਾਰ 18 ਮਈ	ਸ਼ਾਮ 6.01 ਵਜੇ AEST
ਬੰਦ ਹੁੰਦਾ ਹੈ	ਸ਼ਨੀਵਾਰ 21 ਮਈ	ਸ਼ਾਮ 4.00 ਵਜੇ AEST

ਫੋਨ ਰਜਿਸਟ੍ਰੇਸ਼ਨ

ਵੀਰਵਾਰ 19 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ
ਸ਼ੁੱਕਰਵਾਰ 20 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ
ਸ਼ਨੀਵਾਰ 21 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.00 ਵਜੇ ਤੋਂ ਸ਼ਾਮ 4.00 ਵਜੇ ਤੱਕ

ਫੋਨ ਰਾਹੀਂ ਵੋਟ ਪਾਉਣਾ

ਵੀਰਵਾਰ 19 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ
ਸ਼ੁੱਕਰਵਾਰ 20 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 6.00 ਵਜੇ ਤੱਕ
ਸ਼ਨੀਵਾਰ 21 ਮਈ	ਸਥਾਨਕ ਸਮੇਂ ਅਨੁਸਾਰ ਸਵੇਰੇ 8.00 ਵਜੇ ਤੋਂ ਸ਼ਾਮ 6.00 ਵਜੇ ਤੱਕ

ਤੁਸੀਂ ਅਜੇ ਵੀ ਆਪਣੀ ਵੋਟ ਪਾਉਣ ਦੇ ਯੋਗ ਹੋਵੋਗੇ ਜੇਕਰ ਤੁਸੀਂ ਰਜਿਸਟਰ ਕੀਤਾ ਹੈ ਅਤੇ ਸ਼ਨੀਵਾਰ 21 ਮਈ ਨੂੰ ਸ਼ਾਮ 6.00 ਵਜੇ ਚੋਣ ਬੰਦ ਹੋਣ 'ਤੇ ਵੋਟ ਪਾਉਣ ਲਈ ਲਾਈਨ 'ਤੇ ਉਡੀਕ ਕਰ ਰਹੇ ਹੋ।

ਤੁਹਾਡੀ ਵੋਟ ਸੁਰੱਖਿਅਤ ਹੈ

ਫੋਨ ਰਾਹੀਂ ਵੋਟ ਪਾਉਣ ਵਿੱਚ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆਵਾਂ ਆਸਟ੍ਰੇਲੀਆਈ ਚੋਣ ਕਮਿਸ਼ਨ ਦੁਆਰਾ ਵੋਟ ਪਾਉਣ ਵਾਲੇ ਸਥਾਨ 'ਤੇ ਲਾਗੂ ਕੀਤੀਆਂ ਪ੍ਰਕਿਰਿਆਵਾਂ ਵਾਂਗ ਹੀ ਹਨ, ਜੋ ਇਲੈਕਟੋਰਲ ਐਕਟ ਦੀ ਪਾਲਣਾ ਕਰਦੀਆਂ ਹਨ।